

ਜਿਆਦਾ ਮਜ਼ਬੂਤ, ਜਿਆਦਾ ਸਿਹਤਮੰਦ ਓਨਟਾਰਿਓ

2017 ਓਨਟਾਰਿਓ ਬਜਟ



ਮੌਕਿਆਂ ਅਤੇ ਸੁਰੱਖਿਆ ਦੀ ਰਚਨਾ ਕਰਨਾ

ਓਨਟਾਰਿਓ ਲੋਕਾਂ ਨੂੰ ਉਹ ਹੁਨਰ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਨ ਪ੍ਰਤੀ ਵਚਨਬੱਧ ਹੈ ਜਿੰਨ੍ਹਾਂ ਦੀ ਲੋੜ ਉਨ੍ਹਾਂ ਨੂੰ ਇੱਕ ਚੰਗੀ ਨੌਕਰੀ ਲੱਭਣ ਅਤੇ ਇੱਕ ਨਿਸ਼ਚਿਤ ਅਤੇ ਪਹਿਲਾਂ ਤੋਂ ਦਸੀ ਜਾ ਸਕਣ ਵਾਲੀ ਰਿਟਾਇਰਮੈਂਟ ਆਮਦਨੀ ਪ੍ਰਾਪਤ ਕਰਨ ਵਾਸਤੇ ਹੈ। ਪ੍ਰਾਂਤ ਛੋਟੇ ਕਾਰੋਬਾਰਾਂ ਨੂੰ ਦਰਮਿਆਨੇ ਆਕਾਰ ਦੀਆਂ ਅਤੇ ਵੱਡੀਆਂ ਕੰਪਨੀਆਂ ਵਿੱਚ ਵੱਧਣ ਵਿੱਚ ਸਹਾਇਤਾ ਕਰਕੇ, ਰੂਪ ਬਦਲ ਸਕਣ ਵਾਲੀਆਂ ਟੈਕਨਾਲੋਜੀਆਂ, ਜਿਹੜੀਆਂ ਕਲ ਦੀਆਂ ਨੌਕਰੀਆਂ ਉਤਪੰਨ ਕਰਨਗੀਆਂ, ਵਿੱਚ ਨਿਵੇਸ਼ ਕਰਕੇ, ਅਤੇ ਦੁਨੀਆਂ ਭਰ ਤੋਂ ਨਿਵੇਸ਼ ਨੂੰ ਆਕਰਸ਼ਿਤ ਕਰਕੇ ਕਾਰੋਬਾਰਾਂ ਦੇ ਵੱਧਣ ਅਤੇ ਖੁਸ਼ਹਾਲ ਹੋਣ ਲਈ ਵੀ ਮੌਕੇ ਉਤਪੰਨ ਕਰ ਰਿਹਾ ਹੈ।

ਸੰਮਿਲਤ ਕਰਨ ਵਾਲੇ, ਉਨੱਤੀ ਕਰ ਰਹੇ ਭਾਈਚਾਰਿਆਂ ਦਾ ਨਿਰਮਾਣ ਕਰਨ ਵਾਸਤੇ, ਓਨਟਾਰਿਓ ਬੁਨਿਆਦੀ ਢਾਂਚਿਆਂ ਅਤੇ ਸਮਾਜਕ ਸੇਵਾਵਾਂ ਵਿੱਚ ਨਿਵੇਸ਼ ਕਰਨ ਦੇ ਨਾਲ ਨਾਲ ਨਿਆਂ ਵਿਵਸਥਾ ਵਿੱਚ ਬਦਲਾਅ ਲਿਆਉਣਾ ਜਾਰੀ ਰੱਖ ਰਿਹਾ ਹੈ। ਇਹ ਸੁਨਿਸ਼ਚਿਤ ਕਰਨ ਵਾਸਤੇ ਕਿ ਇਹ ਮੌਕੇ ਪ੍ਰਾਂਤ ਦੇ ਸਾਰੇ ਖੇਤਰਾਂ ਵਿੱਚ ਉਪਲਬਧ ਹਨ, ਸਰਕਾਰ ਅਜਿਹੇ ਮਾਰੋਲ ਨੂੰ ਅਗਾਂਹ ਵਧਾ ਰਹੀ ਹੈ ਜਿਥੇ ਹਰ ਕੋਈ ਓਨਟਾਰਿਓ ਦੀ ਖੁਸ਼ਹਾਲੀ ਤੋਂ ਲਾਭ ਪ੍ਰਾਪਤ ਕਰੇਗਾ ਅਤੇ ਉਸ ਵਿੱਚ ਯੋਗਦਾਨ ਪਾਵੇਗਾ।



ਸਿੱਖਿਆ ਅਤੇ ਸਿਖਲਾਈ ਪ੍ਰੋਗਰਾਮਾਂ ਤੱਕ ਪਹੁੰਚ ਵਧਾ ਕੇ ਅਤੇ ਉਨ੍ਹਾਂ ਨੂੰ ਹੁਨਰਾਂ ਦਾ ਨਿਰਮਾਣ ਕਰਨ ਅਤੇ ਨੌਕਰੀ ਸੰਬੰਧੀ ਅਨੁਭਵ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਕੇ

ਲੋਕਾਂ ਨੂੰ ਸਹਾਰਾ ਦੇਣਾ



ਨਵੀਂ ਰੀਤ ਨੂੰ ਅਗਾਂਹ ਵਧਾ ਕੇ, ਪੂੰਜੀ ਤੱਕ ਪਹੁੰਚ ਨੂੰ ਵਧਾ ਕੇ ਅਤੇ ਕੰਪਨੀਆਂ ਨੂੰ ਉਨ੍ਹਾਂ ਦੇ ਨਿਰਯਾਤਾਂ ਵਿੱਚ ਵਾਧਾ ਕਰਨ ਵਿੱਚ ਸਹਾਇਤਾ ਕਰਕੇ

ਕਾਰੋਬਾਰਾਂ ਨੂੰ ਸਹਾਰਾ ਦੇਣਾ



ਉਨ੍ਹਾਂ ਨੂੰ ਵੱਧਣ ਫੁਲੱਣ ਵਿੱਚ ਸਹਾਇਤਾ ਕਰਨ ਵਾਸਤੇ ਸਮਾਜਕ ਸੇਵਾਵਾਂ ਵਿੱਚ ਨਿਵੇਸ਼ ਕਰਕੇ ਅਤੇ ਓਨਟਾਰਿਓ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਨਿਵੇਸ਼ ਰਾਹੀਂ ਢੇਆ-ਢੁਆਈ ਸੰਬੰਧੀ ਬੁਨਿਆਦੀ ਢਾਂਚੇ ਦਾ ਨਵੀਨੀਕਰਣ ਅਤੇ ਉਸ ਵਿੱਚ ਵਾਧਾ ਕਰਕੇ

ਭਾਈਚਾਰਿਆਂ ਨੂੰ ਸਹਾਰਾ ਦੇਣਾ

ਅਸੀਂ ਲੋਕਾਂ ਦੀ ਸਹਾਇਤਾ ਕਿਵੇਂ ਕਰ ਰਹੇ ਹਾਂ

ਓਨਟਾਰੀਓ ਕਾਰਵਾਈ ਕਰ ਰਿਹਾ ਹੈ:

- ਨਵੀਂ ਕੈਰੀਅਰ ਕਿਕ ਸਟਾਰਟ ਰਣਨੀਤੀ (Career Kick-Start Strategy) ਰਾਹੀਂ ਕੰਮ ਸੰਬੰਧੀ ਸਿੱਖਿਆ ਦੇ ਮੌਕਿਆਂ ਅਤੇ ਸਹਾਰਿਆਂ ਨੂੰ ਵਧਾ ਕੇ ਵਿਦਿਆਰਥੀਆਂ ਅਤੇ ਨਵੇਂ ਗਰੈਜੂਏਟਾਂ ਨੂੰ ਉਨ੍ਹਾਂ ਦੇ ਕੈਰੀਅਰਾਂ ਵਿੱਚ ਇੱਕ ਚੰਗੀ ਸ਼ੁਰੂਆਤ ਪ੍ਰਾਪਤ ਕਰਨ ਵਿੱਚ ਮਦਦ ਕਰਕੇ।
- 210,000 ਤੋਂ ਵੱਧ ਵਿਦਿਆਰਥੀਆਂ ਵਾਸਤੇ ਟਿਊਸ਼ਨ ਨੂੰ ਮੁਫਤ ਕਰਨ ਲਈ ਓਨਟਾਰੀਓ ਸਟੂਡੈਂਟ ਅਸਿਸਟੈਂਸ ਪ੍ਰੋਗਰਾਮ (ਓਸੈਪ) (Ontario Student Assistance Program – OSAP) ਵਿੱਚ ਬਦਲਾਅ ਕਰਕੇ।
- ਨਵੀਂ ਓਨਟਾਰੀਓ ਲਾਇਫਲੋਂਗ ਲਰਨਿੰਗ ਐਂਡ ਸਕਿਲਜ਼ ਪਲੈਨ (Ontario Lifelong Learning and Skills Plan) ਰਾਹੀਂ ਸਿੱਖਿਆ ਅਤੇ ਜ਼ਰੂਰੀ ਹੁਨਰਾਂ ਦੇ ਵਿਕਾਸ ਵਿੱਚ ਵਾਧਾ ਕਰਕੇ ਬਾਲਗਾਂ ਵਾਸਤੇ ਦਰਵਾਜ਼ੇ ਖੋਲ੍ਹ ਕੇ ਅਤੇ ਮੌਕੇ ਉਤਪੰਨ ਕਰਕੇ।
- ਕੈਨੇਡਾ ਪੈਨਸ਼ਨ ਪਲੈਨ (Canada Pension Plan) ਵਿੱਚ ਵਾਧੇ ਅਤੇ ਕੰਮ ਦੀ ਥਾਂ ਦੀਆਂ ਪੈਨਸ਼ਨ ਯੋਜਨਾਵਾਂ ਨੂੰ ਆਧੁਨਿਕ ਬਣਾਉਣ ਵਿੱਚ ਅਗਵਾਈ ਕਰਕੇ ਅੱਜ ਦੇ ਕਾਮਿਆਂ ਵਾਸਤੇ ਰਿਟਾਇਰਮੈਂਟ ਸੰਬੰਧੀ ਸੁੱਖਿਆ ਨੂੰ ਮਜ਼ਬੂਤ ਕਰਕੇ।

ਅਸੀਂ ਕਾਰੋਬਾਰਾਂ ਦੀ ਸਹਾਇਤਾ ਕਿਵੇਂ ਕਰ ਰਹੇ ਹਾਂ

ਓਨਟਾਰੀਓ ਕਾਰਵਾਈ ਕਰ ਰਿਹਾ ਹੈ:

- ਛੋਟੇ ਕਾਰੋਬਾਰਾਂ ਨੂੰ ਦਰਮਿਆਨੇ ਆਕਾਰ ਦੀਆਂ ਅਤੇ ਵੱਡੀਆਂ ਕੰਪਨੀਆਂ ਵਿੱਚ ਵੱਧਣ ਵਿੱਚ ਸਹਾਇਤਾ ਕਰਕੇ ਅਤੇ ਕਾਰੋਬਾਰ ਦੇ ਵਾਧੇ ਲਈ ਪਹਿਲ (Business Growth Initiative) ਰਾਹੀਂ ਕਾਰੋਬਾਰਾਂ ਤੇ ਨਿਯੰਤਰਕ ਭਾਰ ਨੂੰ ਘਟਾ ਕੇ।
- ਜੋਖਮਾਂ ਨੂੰ ਘਟਾਉਣ ਲਈ, ਪ੍ਰਾਂਤ ਦੀਆਂ ਨਿਜੀ ਵਿੱਤੀ ਸੰਸਥਾਵਾਂ ਨੂੰ ਮਜ਼ਬੂਤ ਕਰਨ ਲਈ ਅਤੇ ਨੌਕਰੀਆਂ ਉਤਪੰਨ ਕਰਨ ਲਈ ਇੱਕ ਨਵੇਂ ਸਾਈਬਰ ਸੁਰੱਖਿਆ ਪਾਇਲਟ ਪ੍ਰਾਜੈਕਟ ਦੀ ਸਥਾਪਨਾ ਕਰਕੇ।
- ਓਨਟਾਰੀਓ ਨੂੰ ਖੋਜ ਅਤੇ ਰੂਪ ਬਦਲ ਸਕਣ ਵਾਲੀਆਂ ਟੈਕਨਾਲੋਜੀਆਂ ਦੇ ਵਿਕਾਸ ਵਿੱਚ ਸਭ ਤੋਂ ਅਗੇ ਰੱਖਣ ਵਾਸਤੇ ਨਿਵੇਸ਼ਾਂ ਨੂੰ ਸਮਰਥਨ ਦੇਕੇ, ਕਲ ਦੀਆਂ ਨੌਕਰੀਆਂ ਉਤਪੰਨ ਕਰਦੇ ਹੋਏ। ਇਸ ਵਿੱਚ ਬਣਾਵਟੀ ਸੂਝ ਲਈ ਨਵੇਂ ਵੈਕਟਰ ਇੰਸਟੀਟੂਟ ਦੀ ਹਿਮਾਇਤ ਕਰਨਾ ਅਤੇ ਖੁਦਮੁਖਤਿਆਰ ਵਾਹਨ ਨਵੀਨਤਾ ਨੈੱਟਵਰਕ (Autonomous Vehicle Innovation Network) ਦੀ ਸਿਰਜਣਾ ਸ਼ਾਮਲ ਹੈ।
- 10 ਸਾਲ ਦੇ, 2.7 ਬਿਲੀਅਨ ਡਾਲਰ ਜੋਬਜ਼ ਐਂਡ ਪ੍ਰੋਸਪੈਰਿਟੀ ਫੰਡ (Jobs and Prosperity Fund) ਜੋ ਕਿ ਉਤਪਾਦਨ, ਨਵੀਨਤਾ ਅਤੇ ਨਿਰਯਾਤਾਂ ਵਿੱਚ ਵਾਧਾ ਕਰਨ ਲਈ ਸਰਕਾਰ ਨੂੰ ਕਾਰੋਬਾਰਾਂ ਦੇ ਨਾਲ ਸਹਿਭਾਗਤਾ ਕਰਨ ਵਿੱਚ ਸਹਾਇਤਾ ਕਰਦਾ ਹੈ, ਦੇ ਰਾਹੀਂ ਪ੍ਰਾਂਤ ਭਰ ਵਿੱਚ 37,000 ਤੋਂ ਵੱਧ ਨੌਕਰੀਆਂ ਉਤਪੰਨ ਕਰਕੇ ਅਤੇ ਕਾਇਮ ਰੱਖ ਕੇ।

ਅਸੀਂ ਭਾਈਚਾਰਿਆਂ ਦੀ ਸਹਾਇਤਾ ਕਿਵੇਂ ਕਰ ਰਹੇ ਹਾਂ

ਓਨਟਾਰੀਓ ਕਾਰਵਾਈ ਕਰ ਰਿਹਾ ਹੈ:

- ਪਬਲਿਕ ਟ੍ਰਾਂਜ਼ਿਟ ਵਿੱਚ ਨਿਵੇਸ਼ ਕਰਕੇ, ਜਿਵੇਂ ਕਿ ਗੇ ਰੇਲ ਨੈੱਟਵਰਕ ਸੇਵਾਵਾਂ ਦੀ ਵਾਰਵਾਰਤਾ ਨੂੰ ਵਧਾਉਣਾ ਅਤੇ ਭਾਈਚਾਰਿਆਂ ਨੂੰ ਬਿਹਤਰ ਢੰਗ ਨਾਲ ਜੋੜਨ ਲਈ ਸੜਕਾਂ ਨੂੰ ਸੁਧਾਰਨਾ।
- ਇਹ ਪਤਾ ਕਰਨ ਵਾਸਤੇ ਮੁਢਲੀ ਆਮਦਨੀ ਪਾਇਲਟ ਦੇ ਨਾਲ ਅਗੇ ਵੱਧ ਕੇ ਕਿ, ਕੀ ਇੱਕ ਮੁਢਲੀ ਆਮਦਨੀ ਬਦਲ ਰਹੀ ਲੇਬਰ ਮਾਰਕਿਟ ਵਿੱਚ ਜਿਆਦਾ ਸੁਰੱਖਿਆ ਅਤੇ ਮੌਕੇ ਮੁਹੱਈਆ ਕਰ ਸਕਦੀ ਹੈ, ਅਤੇ ਸਿਹਤ, ਰੋਜ਼ਗਾਰ ਅਤੇ ਰਿਹਾਇਸ਼ ਸੰਬੰਧੀ ਸਿੱਟਿਆਂ ਨੂੰ ਸੁਧਾਰ ਸਕਦੀ ਹੈ।
- ਪੁਲਿਸ ਦੀ ਸਿਖਲਾਈ ਨੂੰ ਆਧੁਨਿਕ ਬਣਾ ਕੇ, ਅਸੈਨਿਕ ਪ੍ਰਬੰਧਨ ਵਿੱਚ ਵਾਧਾ ਕਰਕੇ ਅਤੇ ਕਾਨੂੰਨਾਂ ਨੂੰ ਲਾਗੂ ਕਰਨ ਵਾਲਿਆਂ ਅਤੇ ਕਮਜ਼ੋਰ ਆਬਾਦੀਆਂ ਦੇ ਵਿਚਕਾਰ ਪ੍ਰਸਪਰ ਪ੍ਰਭਾਵ ਵਿੱਚ ਸੁਧਾਰ ਕਰਕੇ ਜਿਆਦਾ ਸੁਰੱਖਿਅਤ ਭਾਈਚਾਰਿਆਂ ਦੀ ਰਚਨਾ ਕਰਕੇ।